



### ਬ੍ਰੈਂਪਟਨ ਦੀਆਂ 2022 ਦੀਆਂ ਮਿਊਨਿਸਿਪਲ ਅਤੇ ਸਕੂਲ ਬੋਰਡ ਚੋਣਾਂ ਲਈ ਉਮੀਦਵਾਰਾਂ ਦੀ ਅਧਿਕਾਰਤ ਸੂਚੀ

ਬ੍ਰੈਂਪਟਨ, ਓਨਟਾਰੀਓ (23 ਅਗਸਤ, 2022) – ਬ੍ਰੈਂਪਟਨ ਦੀਆਂ 2022 ਦੀਆਂ ਮਿਊਨਿਸਿਪਲ ਅਤੇ ਸਕੂਲ ਬੋਰਡ ਚੋਣਾਂ (Municipal and School Board Election) ਲਈ ਨਾਮਾਂਕਣ, ਪਿਛਲੇ ਹਫ਼ਤੇ, ਸ਼ੁੱਕਰਵਾਰ, 19 ਅਗਸਤ ਨੂੰ ਬੰਦ ਹੋ ਗਏ ਸਨ।

ਉਮੀਦਵਾਰਾਂ ਦੀ ਅਧਿਕਾਰਤ ਸੂਚੀ, ਜਿਵੇਂ ਕਿ ਸਿਟੀ ਕਲਰਕ ਦੇ ਆਫਿਸ ਵੱਲੋਂ ਪ੍ਰਮਾਣਿਤ ਕੀਤਾ ਗਿਆ ਹੈ, [ਸਿਟੀ ਦੀ ਵੈਬਸਾਈਟ \(City's website\) www.brampton.ca/bramptonvotes](http://www.brampton.ca/bramptonvotes) ਤੇ ਉਪਲਬਧ ਹੈ।

#### ਮੌਖਿਕ-ਮਤਦਾਨ ਦੁਆਰਾ ਚੁਣਿਆ ਜਾਣਾ

ਮਿਊਨਿਸਿਪਲ ਇਲੈਕਸ਼ਨਸ ਐਕਟ, 1996 (Municipal Elections Act, 1996) ਨਿਸ਼ਚਿਤ ਕਰਦਾ ਹੈ ਕਿ, ਜੇਕਰ, ਨਾਮਾਂਕਣ ਦਿਨ ਤੋਂ ਬਾਅਦ ਵਾਲੇ ਸੇਮਵਾਰ ਨੂੰ ਸ਼ਾਮ 4 ਵਜੇ, ਕਿਸੇ ਆਫਿਸ ਲਈ ਪ੍ਰਮਾਣਿਤ ਉਮੀਦਵਾਰਾਂ ਦੀ ਸੰਖਿਆ, ਚੁਣੇ ਜਾਣ ਲਈ ਸਮਾਨ ਜਾਂ ਉਸਤੋਂ ਘੱਟ ਹੁੰਦੀ ਹੈ, ਤਾਂ ਕਲਰਕ ਤੁਰੰਤ ਉਮੀਦਵਾਰ ਜਾਂ ਉਮੀਦਵਾਰਾਂ ਨੂੰ, ਮੌਖਿਕ-ਮਤਦਾਨ ਦੇ ਨਾਲ ਚੁਣਿਆ ਹੋਇਆ ਘੋਸ਼ਿਤ ਕਰ ਦੇਵੇਗਾ। ਟ੍ਰਸਟੀ, ਕਾਉਂਸਿਲ ਸਕੋਲੇਅਰ ਵਾਇਆਮੋਂਡ (Trustee, Conseil scolaire Viamonde) ਦੇ ਆਫਿਸ ਲਈ ਸਿਰਫ ਇੱਕ ਨਾਮਾਂਕਣ ਪ੍ਰਾਪਤ ਹੋਇਆ ਹੈ। ਇਹ ਸਫਲ ਉਮੀਦਵਾਰ, ਯਵੋਨ ਰੋਚਫੋਰਟ (Yvon Rochefort) ਨੂੰ, ਮੌਖਿਕ-ਮਤਦਾਨ ਦੁਆਰਾ ਚੁਣਿਆ ਹੋਇਆ ਬਣਾਉਂਦਾ ਹੈ।

#### ਝਲਕੀਆਂ

- 2022 ਦੀਆਂ ਮਿਊਨਿਸਿਪਲ ਅਤੇ ਸਕੂਲ ਬੋਰਡ ਚੋਣਾਂ, ਸੇਮਵਾਰ, 24 ਅਕਤੂਬਰ ਨੂੰ ਹੋਣਗੀਆਂ। ਵੋਟਿੰਗ ਦਾ ਸਮਾਂ ਸਵੇਰੇ 10 ਵਜੇ ਤੋਂ ਰਾਤ 8 ਵਜੇ ਤੱਕ ਹੈ।
- ਵੋਟਿੰਗ ਥਾਂ ਸਬੰਧੀ ਜਾਣਕਾਰੀ, ਸਤੰਬਰ ਵਿੱਚ ਸਿਟੀ ਦੀ ਵੈਬਸਾਈਟ ਤੇ ਉਪਲਬਧ ਹੋਵੇਗੀ।
- ਜੇਕਰ ਤੁਸੀਂ 24 ਅਕਤੂਬਰ ਨੂੰ ਵੋਟ ਨਹੀਂ ਪਾ ਸਕਦੇ, ਤਾਂ ਕਿਸੇ ਵੀ ਐਡਵਾਂਸ ਵੋਟਿੰਗ (Advance Voting) ਦਿਨਾਂ, 7, 8, 9, 14 ਜਾਂ 15 ਅਕਤੂਬਰ ਨੂੰ ਵੋਟ ਪਾਉਣ ਤੇ ਵਿਚਾਰ ਕਰੋ। ਐਡਵਾਂਸ ਵੋਟਿੰਗ ਬਾਰੇ ਜਾਣਕਾਰੀ, ਸਤੰਬਰ ਵਿੱਚ ਸਿਟੀ ਦੀ ਵੈਬਸਾਈਟ ਤੇ ਉਪਲਬਧ ਹੋਵੇਗੀ। ਐਡਵਾਂਸ ਵੋਟਿੰਗ, ਕਮਿਊਨਿਟੀ ਦੇ ਉਹਨਾਂ ਮੈਂਬਰਾਂ ਲਈ ਇੱਕ ਚੰਗਾ ਵਿਕਲਪ ਵੀ ਹੈ, ਜੋ ਦੀਵਾਲੀ (Diwali) ਅਤੇ ਬੰਦੀ ਛੋੜ ਦਿਵਸ (Bandi Chhor Divas) ਦਾ ਜਸ਼ਨ ਮਨਾਉਣ ਵਿੱਚ ਰੁੱਝੇ ਹੋਣਗੇ, ਜੋ ਇਸ ਸਾਲ ਵੋਟਿੰਗ ਡੇ ਨੂੰ ਹੀ ਹੈ।
- ਪ੍ਰੋਕਸੀ ਵੋਟਿੰਗ: ਜੇਕਰ ਤੁਸੀਂ ਬ੍ਰੈਂਪਟਨ ਦੇ ਯੋਗ ਮਤਦਾਤਾ ਹੋ, ਜੋ ਵੋਟਿੰਗ ਡੇ ਨੂੰ ਜਾਂ ਐਡਵਾਂਸ ਵੋਟਿੰਗ ਦੀ ਕਿਸੇ ਵੀ ਤਾਰੀਖ ਨੂੰ ਵੋਟ ਨਹੀਂ ਪਾ ਸਕਦੇ, ਤਾਂ ਤੁਸੀਂ ਆਪਣੇ ਵੱਲੋਂ ਵੋਟ ਪਾਉਣ ਲਈ, ਬ੍ਰੈਂਪਟਨ ਦੇ ਕਿਸੇ ਹੋਰ ਯੋਗ ਮਤਦਾਤਾ ਨੂੰ ਅਪੋਇੰਟ ਕਰ ਸਕਦੇ ਹੋ। ਕੋਈ ਵੀ ਵਿਅਕਤੀ, ਜਿਸਦਾ ਨਾਮ ਵੋਟਰਸ ਸੂਚੀ ਵਿੱਚ ਹੈ ਜਾਂ ਜਿਸਨੂੰ ਵੋਟਰਸ ਸੂਚੀ ਵਿੱਚ ਸ਼ਾਮਲ ਕੀਤਾ ਹੋਇਆ ਹੈ, ਉਹ ਪ੍ਰੋਕਸੀ ਦੁਆਰਾ ਵੋਟ ਪਾ ਸਕਦਾ ਹੈ। ਪ੍ਰੋਕਸੀ ਵੋਟਿੰਗ ਬਾਰੇ ਹੋਰ ਜਾਣਕਾਰੀ, ਜਲਦੀ ਹੀ ਸਿਟੀ ਦੀ ਵੈਬਸਾਈਟ ਤੇ ਉਪਲਬਧ ਹੋਵੇਗੀ।
- ਹੋਮ ਵੋਟਿੰਗ ਸੇਵਾ: ਉਹ ਯੋਗ ਮਤਦਾਤਾ, ਜੋ ਬੀਮਾਰੀ, ਸੱਟ ਜਾਂ ਅਪਾਹਜਪੁਣੇ ਦੇ ਕਾਰਨ ਘਰ ਵਿੱਚ ਰਹਿਣ ਲਈ ਮਜ਼ਬੂਰ ਹਨ, 11, 12 ਅਤੇ 13 ਅਕਤੂਬਰ ਨੂੰ ਹੋਮ ਵੋਟਿੰਗ (Home Voting) ਸੇਵਾ ਵਰਤਦੇ ਹੋਏ ਵੋਟ ਪਾਉਣ ਲਈ ਅਪਲਾਈ ਕਰ ਸਕਦੇ ਹਨ। ਉਹਨਾਂ ਵਿਅਕਤੀਆਂ ਲਈ



ਸੀਮਿਤ ਅਪੇਇੰਟਮੈਂਟਾਂ ਉਪਲਬਧ ਹੋਣਗੀਆਂ, ਜੋ ਯੋਗਤਾ ਸ਼ਰਤਾਂ ਨੂੰ ਪੂਰਾ ਕਰਦੇ ਹਨ। ਸੇਵਾ ਅਤੇ ਅਪੇਇੰਟਮੈਂਟ ਪ੍ਰਕਿਰਿਆ ਬਾਰੇ ਹੋਰ ਜਾਣਕਾਰੀ, ਜਲਦੀ ਹੀ ਸਿਟੀ ਦੀ ਵੈਬਸਾਈਟ ਤੇ ਉਪਲਬਧ ਹੋਵੇਗੀ।

- ਆਪਣੀ ਆਈ.ਡੀ. ਲੈ ਕੇ ਆਓ: ਮਤਦਾਤਾਵਾਂ ਲਈ ਲਾਜ਼ਮੀ ਹੈ ਕਿ ਵੋਟ ਪਾਉਣ ਦੇ ਸਮੇਂ ਦਿਖਾਉਣ ਲਈ ਆਪਣੇ ਨਾਲ ਇੱਕ ਪਛਾਣ ਪੱਤਰ ਲੈ ਕੇ ਆਉਣ, ਜਿਸ ਉੱਤੇ ਉਹਨਾਂ ਦਾ ਨਾਮ ਅਤੇ ਯੋਗ ਬ੍ਰੈਂਪਟਨ ਦਾ ਪਤਾ ਲਿਖਿਆ ਹੋਵੇ। ਵੋਟਿੰਗ ਤੋਂ ਪਹਿਲਾਂ, ਪਛਾਣ ਲਈ [ਸਵੀਕਾਰਯੋਗ ਦਸਤਾਵੇਜ਼ਾਂ ਦੀ ਸੂਚੀ \(list of acceptable documents\)](#) ਦੇਖੋ।
- ਹੁਣੇ ਮਿਊਨਿਸਿਪਲ ਚੋਣ ਵਰਕਰ ਬਣਨ ਲਈ ਅਪਲਾਈ ਕਰੋ ਅਤੇ ਵੋਟਿੰਗ ਡੇ ਨੂੰ ਐਡਮਿਨਿਸਟ੍ਰੇਟਿਵ ਅਤੇ ਗਾਹਕ ਸੇਵਾ ਕੰਮਾਂ ਵਿੱਚ ਸਹਾਇਤਾ ਕਰੋ। 2,000 ਤੋਂ ਵੱਧ ਅਹੁਦੇ ਉਪਲਬਧ ਹਨ। ਬ੍ਰੈਂਪਟਨ ਦੇ 18 ਸਾਲ ਜਾਂ ਵੱਧ ਉਮਰ ਦੇ ਨਿਵਾਸੀਆਂ ਨੂੰ ਤਰਜੀਹ ਦਿੱਤੀ ਜਾਵੇਗੀ। ਇਹ ਨਵੀਆਂ ਕੁਸ਼ਲਤਾਵਾਂ ਪ੍ਰਾਪਤ ਕਰਨ, ਸਿਟੀ ਦੇ ਸਟਾਫ ਨੂੰ ਜਾਣਨ ਅਤੇ ਤੁਹਾਡੀ ਕਮਿਊਨਿਟੀ ਨਾਲ ਜੁੜਨ ਦਾ ਸ਼ਾਨਦਾਰ ਮੌਕਾ ਹੈ।
- ਤੀਜੀ ਧਿਰ ਵਿਗਿਆਪਨ: ਸੰਭਾਵੀ ਤੀਜੀ ਧਿਰ ਵਿਗਿਆਪਕ, ਬ੍ਰੈਂਪਟਨ ਵਿੱਚ ਵਿਗਿਆਪਨ ਦੇਣ ਵਾਸਤੇ 21 ਅਕਤੂਬਰ ਤੱਕ ਰਜਿਸਟਰੇਸ਼ਨ ਫਾਈਲ ਕਰ ਸਕਦੇ ਹਨ। ਤੀਜੀ ਧਿਰ ਵਿਗਿਆਪਨ, ਯੋਗਤਾ ਸ਼ਰਤਾਂ ਅਤੇ ਰਜਿਸਟਰੇਸ਼ਨ ਪ੍ਰਕਿਰਿਆ ਬਾਰੇ ਜਾਣਕਾਰੀ, [ਇੱਥੇ \(here\)](#) ਉਪਲਬਧ ਹੈ।

2022 ਦੀਆਂ ਮਿਊਨਿਸਿਪਲ ਅਤੇ ਸਕੂਲ ਬੋਰਡ ਚੋਣਾਂ ਬਾਰੇ ਹੋਰ ਜਾਣਕਾਰੀ ਲਈ, [www.brampton.ca/bramptonvotes](http://www.brampton.ca/bramptonvotes) ਤੇ ਜਾਓ।

-30-

### ਮੀਡੀਆ ਸੰਪਰਕ

ਸਿਟੀ ਆਫ ਬ੍ਰੈਂਪਟਨ ਮਲਟੀਕਲਚਰਲ ਮੀਡੀਆ  
[multiculturalmedia@brampton.ca](mailto:multiculturalmedia@brampton.ca)